

ਬੀ.ਸੀ. ਦੇ ਕਾਨੂੰਨ ਅਧੀਨ ਕੰਮ ਦੇ ਘੰਟੇ ਅਤੇ ਓਵਰਟਾਈਮ

ਘੰਟੇ ਘੱਟ ਰੋਜ਼ਾਨਾ ਤਨਖਾਹ

ਜੇ ਤੁਹਾਡਾ ਕੰਮ-ਮਾਲਕ (ਇਮਪਲੋਇਅਰ) ਤੁਹਾਨੂੰ ਕੰਮ 'ਤੇ ਆਉਣ ਲਈ ਕਹਿੰਦਾ ਹੈ ਅਤੇ ਫਿਰ ਤੁਹਾਨੂੰ ਘਰ ਨੂੰ ਛੇਤੀ ਹੀ ਭੇਜ ਦਿੰਦਾ ਹੈ ਤਾਂ ਉਸ ਲਈ ਤੁਹਾਨੂੰ ਘੱਟੋ ਘੱਟ ਦੋ ਘੰਟਿਆਂ ਦੀ ਤਨਖਾਹ ਦੇਣਾ ਜ਼ਰੂਰੀ ਹੈ, ਭਾਵੇਂ ਤੁਸੀਂ ਦੋ ਘੰਟੇ ਕੰਮ ਨਾ ਵੀ ਕੀਤਾ ਹੋਵੇ।

ਜੇ ਤੁਹਾਡਾ ਕੰਮ-ਮਾਲਕ ਤੁਹਾਨੂੰ ਅੱਠ ਘੰਟਿਆਂ ਤੋਂ ਜ਼ਿਆਦਾ ਸਮੇਂ ਲਈ ਕੰਮ ਕਰਨ ਲਈ ਆਉਣ ਲਈ ਕਹਿੰਦਾ ਹੈ ਅਤੇ ਫਿਰ ਤੁਹਾਨੂੰ ਘਰ ਨੂੰ ਛੇਤੀ ਹੀ ਭੇਜ ਦਿੰਦਾ ਹੈ ਤਾਂ ਉਸ ਲਈ ਤੁਹਾਨੂੰ ਘੱਟੋ ਘੱਟ ਚਾਰ ਘੰਟਿਆਂ ਦੀ ਤਨਖਾਹ ਦੇਣਾ ਜ਼ਰੂਰੀ ਹੈ।

ਜੇ ਕੰਮ, ਤੁਹਾਡੇ ਕੰਮ-ਮਾਲਕ ਦੇ ਕੰਟਰੋਲ ਤੋਂ ਬਾਹਰਲੇ ਕਿਸੇ ਕਾਰਨ ਕਰਕੇ ਰੁਕਦਾ ਹੈ ਤਾਂ ਤੁਹਾਨੂੰ ਦੋ ਘੰਟਿਆਂ ਲਈ ਜਾਂ ਕੀਤੇ ਕੰਮ ਦੇ ਸਮੇਂ, ਜਿਹੜਾ ਵੀ ਜ਼ਿਆਦਾ ਹੋਵੇ ਲਈ ਤਨਖਾਹ ਮਿਲਣੀ ਜ਼ਰੂਰੀ ਹੈ। ਪਰ, ਜੇ ਤੁਸੀਂ ਕੰਮ 'ਤੇ ਆਉਂਦੇ ਹੋ ਅਤੇ ਕੰਮ ਕਰਨ ਦੇ ਯੋਗ ਨਹੀਂ ਹੋ (ਉਦਾਹਰਣ ਲਈ ਬੀਮਾਰ ਹੋਣ ਕਾਰਨ) ਤਾਂ ਤੁਹਾਡੇ ਕੰਮ-ਮਾਲਕ ਲਈ ਤੁਹਾਨੂੰ ਸਿਰਫ ਕੀਤੇ ਕੰਮ ਦੇ ਸਮੇਂ ਲਈ ਤਨਖਾਹ ਦੇਣੀ ਪੈਂਦੀ ਹੈ, ਭਾਵੇਂ ਇਹ ਸਮਾਂ ਦੋ ਘੰਟਿਆਂ ਤੋਂ ਘੱਟ ਹੀ ਹੋਵੇ।

ਟੁੱਟਵੀਂਆਂ ਸ਼ਿਫਟਾਂ

ਟੁੱਟਵੀਂ ਸ਼ਿਫਟ (ਸਪਲਿਟ ਸ਼ਿਫਟ) ਉਹ ਹੈ ਜਦੋਂ ਤੁਹਾਡਾ ਕੰਮ-ਮਾਲਕ ਤੁਹਾਡੇ ਤੋਂ ਆਪਣੇ ਕੰਮ ਦੇ ਦਿਨ ਨੂੰ ਦੋ ਹਿੱਸਿਆਂ ਵਿਚ ਵੰਡਣ ਦੀ ਮੰਗ ਕਰਦਾ ਹੈ। ਬੀ.ਸੀ. ਦੇ ਕਾਨੂੰਨ ਅਧੀਨ, ਤੁਹਾਡੇ ਲਈ ਆਪਣੀ ਸ਼ਿਫਟ ਸ਼ੁਰੂ ਕਰਨ ਤੋਂ ਬਾਅਦ ਇਸ ਨੂੰ 12 ਘੰਟਿਆਂ ਦੇ ਸਮੇਂ ਦੇ ਵਿਚ ਵਿਚ ਮੁਕੰਮਲ ਕਰਨਾ ਜ਼ਰੂਰੀ ਹੈ। ਉਦਾਹਰਣ ਲਈ, ਜੇ ਤੁਸੀਂ ਸਵੇਰ ਨੂੰ 9 ਵਜੇ ਕੰਮ ਸ਼ੁਰੂ ਕਰਦੇ ਹੋ ਤਾਂ ਤੁਹਾਡੀ ਟੁੱਟਵੀਂ ਸ਼ਿਫਟ ਉਸ ਸਮੇਂ ਦੇ 9 ਵਜੇ ਤੱਕ ਖਤਮ ਹੋਣੀ ਜ਼ਰੂਰੀ ਹੈ।

ਕੰਮ ਤੋਂ ਫ੍ਰੀ ਘੰਟੇ

ਤੁਹਾਡੇ ਕੰਮ-ਮਾਲਕ ਲਈ ਤੁਹਾਨੂੰ ਹਰ ਹਫ਼ਤੇ ਕੰਮ ਤੋਂ ਲਗਾਤਾਰ ਘੱਟੋ ਘੱਟ 32 ਘੰਟੇ ਫ੍ਰੀ ਦੇਣਾ ਜ਼ਰੂਰੀ ਹੈ। ਜੇ ਉਹ ਆਰਾਮ ਕਰਨ ਦੇ ਇਸ ਸਮੇਂ ਦੌਰਾਨ ਤੁਹਾਨੂੰ ਕੰਮ ਕਰਨ ਲਈ ਕਹਿੰਦਾ ਹੈ ਤਾਂ ਉਹ ਤੁਹਾਡੇ ਵਲੋਂ ਕੰਮ 'ਤੇ ਲਗਾਏ ਗਏ ਘੰਟਿਆਂ ਲਈ ਡੇਢ ਪੈਸੇ ਦੇ ਸਕਦਾ ਹੈ।

ਸ਼ਿਫਟਾਂ ਦੇ ਵਿਚਕਾਰਲੇ ਸਮੇਂ ਵਿਚ ਤੁਸੀਂ ਅੱਠ ਘੰਟਿਆਂ ਦੀ ਛੁੱਟੀ ਦੇ ਹੱਕਦਾਰ ਹੋ, ਜੇ ਕੰਮ ਕਰਨ ਦਾ ਕੋਈ ਐਮਰਜੈਂਸੀ ਕਾਰਨ ਨਹੀਂ ਹੈ।

ਬਹੁਤ ਜ਼ਿਆਦਾ ਘੰਟੇ ਨਹੀਂ

ਤੁਹਾਡਾ ਕੰਮ-ਮਾਲਕ ਤੁਹਾਡੇ ਤੋਂ ਮੰਗ ਨਹੀਂ ਕਰ ਸਕਦਾ - ਜਾਂ ਇਸ ਦੀ ਆਗਿਆ ਨਹੀਂ ਦੇ ਸਕਦਾ - ਕਿ ਤੁਸੀਂ ਇੰਨੇ ਜ਼ਿਆਦਾ ਘੰਟੇ ਕੰਮ ਕਰੋ ਕਿ ਇਸ ਨਾਲ ਤੁਹਾਡੀ ਸਿਹਤ ਜਾਂ ਸੁਰੱਖਿਆ ਨੂੰ ਨੁਕਸਾਨ ਹੋਵੇ।

ਰੋਜ਼ਾਨਾ ਓਵਰਟਾਈਮ

ਇਕ ਦਿਨ ਵਿਚ ਅੱਠ ਘੰਟੇ ਕੰਮ ਕਰਨ ਤੋਂ ਬਾਅਦ, ਕੰਮ ਦੇ ਅਗਲੇ ਚਾਰ ਘੰਟਿਆਂ ਲਈ ਤੁਹਾਨੂੰ ਡੇਢ ਪੈਸੇ ਦਿੱਤੇ ਜਾਣੇ ਜ਼ਰੂਰੀ ਹਨ ਅਤੇ ਇਕ ਦਿਨ ਵਿਚ 12 ਘੰਟੇ ਕੰਮ ਕਰਨ ਤੋਂ ਬਾਅਦ ਕੀਤੇ ਕੰਮ ਦੇ ਸਾਰੇ ਘੰਟਿਆਂ ਲਈ ਦੁੱਗਣੇ ਪੈਸੇ ਮਿਲਣੇ ਜ਼ਰੂਰੀ ਹਨ।

ਹਫ਼ਤਾਵਾਰ ਓਵਰਟਾਈਮ

ਜੇ ਤੁਸੀਂ ਇਕ ਹਫ਼ਤੇ ਵਿਚ 40 ਘੰਟਿਆਂ ਨਾਲੋਂ ਜ਼ਿਆਦਾ ਸਮਾਂ ਕੰਮ ਕਰਦੇ ਹੋ ਤਾਂ ਤੁਹਾਡੇ ਮਾਲਕ ਲਈ ਤੁਹਾਨੂੰ 40 ਘੰਟਿਆਂ ਤੋਂ ਬਾਅਦ ਦੇ ਹਰ ਘੰਟੇ ਲਈ ਡੇਢ ਪੈਸੇ ਦੇਣਾ ਜ਼ਰੂਰੀ ਹੈ।

ਖਾਣਿਆਂ ਦੀ ਛੁੱਟੀ

ਲਗਾਤਾਰ ਪੰਜ ਘੰਟੇ ਕੰਮ ਕਰਨ ਤੋਂ ਬਾਅਦ ਤੁਹਾਡੇ ਕੰਮ-ਮਾਲਕ ਲਈ ਤੁਹਾਨੂੰ 30 ਮਿੰਟਾਂ ਲਈ ਖਾਣੇ ਦੀ ਛੁੱਟੀ ਦੇਣਾ ਜ਼ਰੂਰੀ ਹੈ। ਉਸ ਲਈ ਤੁਹਾਨੂੰ ਖਾਣੇ ਦੀ ਛੁੱਟੀ ਦੀ ਤਨਖਾਹ ਦੇਣਾ ਜ਼ਰੂਰੀ ਨਹੀਂ ਹੈ, ਜੇ ਖਾਣੇ ਦੀ ਛੁੱਟੀ ਦੇ ਸਮੇਂ ਦੌਰਾਨ ਉਹ ਤੁਹਾਡੇ ਤੋਂ ਕੰਮ ਕਰਨ ਜਾਂ ਕੰਮ ਲਈ ਮੌਜੂਦ ਰਹਿਣ ਦੀ ਮੰਗ ਨਹੀਂ ਕਰਦਾ।

ਤੁਹਾਡੇ ਕੰਮ-ਮਾਲਕ ਤੋਂ ਤੁਹਾਨੂੰ ਚਾਰ ਲਈ ਛੁੱਟੀ ਦੀ ਮੰਗ ਨਹੀਂ ਕੀਤੀ ਜਾਂਦੀ।

ਇਹ ਆਰਟੀਕਲ, ਬੀ.ਸੀ. ਵਿਚ ਕੰਮ ਕਰਨ ਵਾਲੇ ਕੁਝ ਕਾਨੂੰਨਾਂ ਦੀ ਸੰਖੇਪ ਜਾਣ ਪਛਾਣ ਹੈ। ਜ਼ਿਆਦਾ ਵਿਸਥਾਰ ਵਿਚ ਜਾਣਕਾਰੀ ਲੈਣ ਲਈ, ਅੱਗੇ ਲਿਖੇ ਵੈੱਬਸਾਈਟ 'ਤੇ ਇਮਪਲੋਇਮੈਂਟ ਸਟੈਂਡਰਡਜ਼ ਬਰਾਂਚ ਦੇ ਵੈੱਬਸਾਈਟ 'ਤੇ ਜਾਓ:

www.labour.gov.bc.ca/esb/



Immigrant
PLEI
Consortium

This project is made possible through funding from the
Government of Canada
and the Province of British Columbia